



# Chaman Lal Setia Exports Ltd.

(A Govt. Recognised Star Export House)  
Regd. Office : Meerankot Road, P. O. Central Jail,  
Ajnala Road, Amritsar-143002 India  
Tel : 91-183-2590318, 91-183- 2592708  
Facsimile : 91-183-2590453, 91-184-2291067  
E. Mail : [setiarice@yahoo.com](mailto:setiarice@yahoo.com), [clsetia@rediffmail.com](mailto:clsetia@rediffmail.com)  
CIN No. : L51909PB1994PLCO15083

*An* ISO 22000 : 2005  
Certified Co.

Dated: 31.05.2025

To

The Manager,  
Bombay Stock Exchange Limited  
Floor 25, P.J. Towers  
Dalal Street  
Mumbai-400001

The Manager,  
National Stock Exchange of India Limited  
"Exchange Plaza" Plot No. C/1, G. Block  
Bandra-Kurla Complex, Bandra (E)  
Mumbai - 400051

Scrip Code: 530307

Symbols: - CLSEL Series: EQ

**Ref: Chaman Lal Setia Exports Ltd. ("the Company")**

**Sub:** Newspaper Publication of Audited financial results of the Company for the quarter and financial year ended March 31, 2025.

Dear Sir

Please find enclosed herewith copies of the newspaper advertisement published in Business Standard and Nawan Zamana on May 30, 2025, pertaining to Audited Financial Results of the Company for the quarter and financial year ended March 31, 2025.

Request you to kindly take the above information on records.

Thanking You

Yours Faithfully

**For Chaman Lal Setia Exports Limited**

(Kanika Nevtia)  
Company Secretary  
ACS:- 29680

Encl:- As above

**RICE MILLS**  
Kaithal Road,  
Karnal.  
Tel : 0184-2990758

Visit us at :  
[www.clset.in](http://www.clset.in)

**RICE MILLS**  
Meeran Kot Road,  
P. O. Central Jail, Amritsar.  
Tel : 0183-2590318, 0183-2592708



# Domestic bike sales weigh on Bajaj Auto's Q4 profit

Firms reports 10.4% Y-o-Y profit drop to ₹1,802 cr; revenue increases 8%

ANJALI SINGH  
Mumbai, 29 May

Two-wheeler maker Bajaj Auto on Thursday reported a 10.4 per cent year-on-year (Y-o-Y) decline in its consolidated net profit to ₹1,802 crore for the fourth quarter of 2024-25 (Q4FY25), while its revenue rose 8 per cent, reaching ₹12,646 crore.

The decline in the net profit was attributed to subdued performance in the domestic motorcycle market.

For FY25, Bajaj's net profit fell by 5 per cent Y-o-Y, reaching ₹7,525 crore, while revenue from operations grew 12.5 per cent, to ₹49,267 crore.

"The company revealed that the auto industry continues to face uncertainty over rare earth imports from China, with no clear resolution yet on the clearance process. Over supply chain from Indian suppliers remain pending, raising concerns about production disruptions starting July due to depleting stocks."

Speaking to reporters, Rakesh Sharma, executive director, Bajaj Auto, said, "The rare earth situation remains difficult. While a defined process involving multiple certifications is in place, we've yet to see any clearances coming through. If shipments don't resume soon, production across the industry will be seriously



## Speedbumps

Bajaj Auto's consolidated figures in ₹ crore

	Q4 FY25	Q4-24	Y-o-Y
Revenue	12,646	11,710	8.0
Other income	392	129	5.0
Net profit	1,802	2,002	-10.4

Source: Company  
Compiled by BS Research Bureau

inspired by July."

The company revealed that there is no immediate resolution required in the ongoing process related to sourcing from China, as a structured framework has already been set in motion.

While the bottom line impact may be limited in the near term, the electric vehicle (EV) segment could face head-

winds if the situation persists. Efforts to simplify processes and accelerate localisation are expected to offer some relief over the course of the year.

"The entire EV business is at risk. While the bottomline may see marginal impact, nearly 20 per cent of our annual revenue is linked to the EV segment, making the top line more vulnerable. We're hopeful that process simplification, smoother execution, and ongoing automotive developments through the year will offer some mitigation," added Sharma.

Bajaj Auto recently announced that through its wholly owned subsidiary Bajaj Auto International Holdings Pvt. Ltd. it intends to take majority control of the KTM business headquartered in Austria, subject to necessary regulatory approvals. The company noted that these approvals are expected to take two-to-three months, during which the current corporate and control structures will remain unchanged.

On approvals are secured, Bajaj plans to work closely with KTM to strengthen its position in the high-performance sports bike segment. Despite export disruptions in FY25 related to KTM, Bajaj's product manufacturing in India has driven strong domestic performance, and KTM exports are expected to resume increment from Q4 FY26 onwards.

## Ola Electric's losses widen

PRESS TRUST OF INDIA  
New Delhi, 29 May

Ola Electric on Thursday reported a consolidated net loss of ₹870 crore in the fourth quarter of 2024-25. It had reported a net loss of ₹416 crore in the January-March quarter of 2024-25.

Revenue from operations declined to ₹611 crore from ₹1,598 crore in the year-to-date period. Ola Electric said in a regulatory filing.

For FY25, the company reported a net loss of ₹2,276 crore as compared with ₹1,584 crore in 2024-25.

Revenue from operations declined to ₹4,514 crore as against ₹5,090 crore in FY24.

Ola Electric said it is targeting profitability in FY26. "FY26 will be focused on scaling revenue and opening leverage as the company moves towards sustainable profitability," the company said.

It said that its gross margin improved by 38 per cent year-on-year in FY25 while the first quarter of FY26 saw an improvement of 10 per cent on point gross margin over Q4 FY25. The company also said it maintained its market leadership position with 39,221 units delivered in FY25.

## McLeod India in debt resolution talks with NARCL

McLeod Russell India has submitted an initial proposal to National Asset Reconstruction Company Limited (NARCL) for debt resolution. In March, most lenders, except Industrial Bank, had assigned their loan accounts in India's largest bulk tea producer to

NARCL. In its results disclosure, McLeod said that borrowings from banks aggregating to ₹1,20,000 crore, had been assigned to NARCL pursuant to an Assignment Agreement dated March 22, 2025.

BS REPORTER



NSE

## INVESTING UNDER INFLUENCE?

Letting influencers dictate your investment decisions is a serious mistake.



Visit: [www.nseindia.com/invest/for-a-smart-investor](http://www.nseindia.com/invest/for-a-smart-investor)

FOLLOW US ON



nseindia.com or scan the QR code



## LIC picks up Adani Ports' entire ₹5K cr issue

ANJALI KUMARI & SUBRATA PANDA  
Mumbai, 29 May

State-owned Life Insurance Corporation (LIC) on Thursday entirely subscribed the ₹5,000 crore bond issue of Adani Ports and Special Economic Zone (APSEZ) at a coupon rate of 7.25 per cent, APSEZ tapped the domestic capital market on Thursday to raise ₹5,000 crore through 15-year bonds. This was the largest ever rupee-denominated bond issued by a private company in India.

"There was only one bid from LIC and it was a pre-approved, privately negotiated transaction. No other bids were received, and since it wasn't a

market-based issuance, there was no green shoe option either," said a source aware of the development, adding that it's possible that the company was concerned about having to offer a higher coupon rate had it come to the broader market.

"And the tenure was quite long, which typically doesn't attract banks. Perhaps other insurance firms or provident funds could have participated, but Adani approached only LIC for this transaction," the person added.

The proceeds of the bond issuance will be used by the company to refinance repayment/prepayment of its

existing debt obligation. Additionally, it will be used for capital expenditure towards the development of the port and its related infrastructure.

Adani Ports, India's largest private port operator, has raised ₹5,000 crore through a 15-year domestic bond issuance at 7.25 per cent, marking its longest-tenor and largest rupee debt issue. Such extended tenors are rare for private issuers in India's bond market, where issuances typically cap at 10 years. The coupon, priced approximately 126 bps above comparable government securities, reflects strong and increasing investor

appetite amid favourable market conditions, said Venkatakrishnan Srivastava, founder and managing partner of Redfort Hespap LLP.

APSEZ operates 35 domestic ports/terminals with international presence at four global ports/terminals. Along with port operations, it has its wide logistics network and offers various port-based marine services to its owned ports/terminals.

Emails sent to Adani Group and LIC did not elicit a response.

According to a note by domestic rating agency Crisil, APSEZ's bank loan facilities and non-convertible debentures have been rated "AAA" while its commercial papers have been rated AP-

## APPOINTMENTS

SMALL INDUSTRIES DEVELOPMENT BANK OF INDIA (SIDBI)

Supervisory Committee constituted under SIDBI Act, 1986

2025: 1st Meeting of the Supervisory Committee (SC) will be held on 31st May 2025 at New Delhi.

Sr. No.	Name	Designation	Address
1.	Chairman	Chairman	Chairman
2.	Member	Member	Member
3.	Member	Member	Member
4.	Member	Member	Member
5.	Member	Member	Member
6.	Member	Member	Member
7.	Member	Member	Member
8.	Member	Member	Member
9.	Member	Member	Member
10.	Member	Member	Member

**पंजाब नैशनल बैंक** Punjab National Bank

Centralized Procurement & Partnership Division,  
HO, 5, Sansad Marg, New Delhi-110 001  
(Email ID: [cpd.access@pnbi.co.in](mailto:cpd.access@pnbi.co.in), Phone: 011-23724596)

**TENDER NOTICE**

Punjab National Bank invites online bids (both technical and commercial) through GeM Portal (Government e Marketplace) from eligible bidders for Request for Proposal (RFP) for engaging services of Incident Response Retainer (IRR). Interested bidders may visit website <https://gem.gov.in/> for details.

**BID NO: GEM/2025/0.8283066**

Last date for online bid submission is **16.06.2025 at 1600 hrs.**

Pre-Bid Meeting is scheduled on **05.06.2025 at 1500 hrs.**

Chief Manager

**Maharani Basmati Rice**

**CHAMAN LAL SETIA EXPORTS LTD**

We Care For Each Grain

Online Available at - [www.maharanirice.in](https://www.maharanirice.in)

**ANTONY WASTE**

**Antony Waste Handling Cell Limited**

Corporate Identity Number: L90001MH2001PLC130485  
Registered Office: A-59, Road No.10, Wagle Industrial Estate, Thane (West)-400 604, Maharashtra, India. ☎ 022-3544 9555  
✉ [investorrelations@antonywaste.in](mailto:investorrelations@antonywaste.in) | [www.antonywaste.com](http://www.antonywaste.com)

**Champions of Antony**  
Sweat. Grit. Dignity.  
A salute to the hardworking spirit.

**₹958.8 Cr. TOTAL REVENUE** **₹220.2 Cr. EBITDA** **₹118.4 Cr. PROFIT BEFORE TAX** FOR FY 2025

**STATEMENT OF FINANCIAL RESULTS (STANDALONE & CONSOLIDATED) FOR THE QUARTER AND FINANCIAL YEAR ENDED MARCH 31, 2025**

The Audit Financial Results (Standalone and Consolidated) for the quarter and financial year ended March 31, 2025 ("Financial Results") have been prepared in accordance with the recognition measurement principle of applicable Indian Accounting Standards as prescribed under section 133 of the Companies Act, 2013 and rules made thereunder.

The Audit Committee has reviewed these financial results, and the Board of Directors have approved these financial results at their respective meetings held on May 28, 2025.

In accordance with regulation 33 and 47 of SEBI (Listing Obligations and Disclosures Requirements) Regulations, 2015, as amended, financial results can now be accessed through the quick response code (QR code) provided here.

The full format of the financial results is available on the Stock Exchanges websites ([www.bseindia.com](http://www.bseindia.com) and [www.nseindia.com](http://www.nseindia.com)) and the Company's website at [www.antonywaste.com/investor/financial/](http://www.antonywaste.com/investor/financial/).

For and on behalf of the Board of Directors  
Antony Waste Handling Cell Limited

Jane Jacob Kallarakal  
Chairman and Managing Director  
DIN:00049994

Place : Thane  
Date : May 28, 2025

The financial results can be accessed by scanning the QR Code

**#SustainabilityWithGrowth**

**EXTRACT OF STANDALONE AUDITED FINANCIAL RESULTS FOR THE QUARTER AND YEAR ENDED 31st MARCH, 2025**

(Rs. in lakhs except EPS data)

Sr. No.	Particulars	Quarter Ended 31.03.2025 (Audited)	Quarter Ended 31.03.2024 (Audited)	Quarter Ended 31.12.2024 (Un-Audited)	Year Ended 31.03.2025 (Audited)	Year Ended 31.03.2024 (Audited)
1.	Total Income from Operations (net)	36769.87	38352.84	39529.73	149525.58	135562.84
2.	Net Profit for the period (before Tax, Exceptional and/or Extraordinary items)	3171.40	3096.25	3870.37	13636.81	15452.87
3.	Net Profit for the period before Tax, (after Exceptional and/or Extraordinary items)	3171.40	3096.25	3870.37	13636.81	15452.87
4.	Net Profit for the period after Tax, (after Exceptional and/or Extraordinary items)	2455.17	2324.95	2900.59	10287.96	11563.63
5.	Total comprehensive income for the period					
6.	Equity Share Capital	994.52	1034.67	994.52	994.52	1034.67
7.	Other Equity				72292.53	70361.96
8.	Earnings Per Share (of Rs. 2/- each) (for continuing and discontinued operations)*					
	Basic:	4.93	4.49	5.83	20.68	22.36
	Diluted:	4.93	4.49	5.83	20.68	22.36
	*Not Annualised					

The above is an extract of the detailed format of Statement of Standalone Audited Financial Results for the Quarter and Year ended 31.03.2025 filed with Stock Exchanges under Regulation 33 of the SEBI (Listing Obligations and Disclosures Requirements) Regulations, 2015. The full format of Statement of Standalone Audited Financial Results for the quarter and Year ended on 31.03.2025 are available on the Stock Exchange websites at [www.bseindia.com](http://www.bseindia.com) and [www.nseindia.com](http://www.nseindia.com) as well as on the Company's Website at ([www.csl.in](http://www.csl.in)).

Board of Directors have recommended dividend @ 125% i.e. Rs.2.50 per equity share of face value of Rs. 2/- each.

For CHAMAN LAL SETIA EXPORTS LTD.  
(RAJEEV SETIA)  
Joint Managing Director & CFO  
(DIN. 01125921)

**CHAMAN LAL SETIA EXPORTS LTD.**  
(A Govt. Recognized Star Export House)

Regd. Office: Meerankot Road, P.O. Central Jail, Ajinola Road, AMRITSAR-143002 (INDIA)  
Capt. Office: 477, Uday Vihar Phase 3, Gurugram  
BICE MILLS: Karnal - Kathal Road, Gajjar - Gindharh  
Ph: +91 124 4745900 E-mail: [csleia@rediffmail.com](mailto:csleia@rediffmail.com) Website: [www.csl.in](http://www.csl.in), [www.maharanirice.in](http://www.maharanirice.in)



